

Article Date	Headline / Summary	Publication
08 Jul 2026	ਸ਼ਹਿਰੀ ਹੜ੍ਹ ਅਤੇ ਖਰਾਬ ਮੌਸਮੀ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਕੀ ਤੁਸੀਂ ਯੋਗ ਇੰਸ਼ੋਰੈਂਸ ਸੁਰੱਖਿਆ ਨਾਲ ਕਵਰ ਹੋ?	punjabi.punjabkesari

ਸ਼ਹਿਰੀ ਹੜ੍ਹ ਅਤੇ ਖਰਾਬ ਮੌਸਮੀ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਕੀ ਤੁਸੀਂ ਯੋਗ ਇੰਸ਼ੋਰੈਂਸ ਸੁਰੱਖਿਆ ਨਾਲ ਕਵਰ ਹੋ?



ਸ਼੍ਰੀ ਅਮਰਨਾਥ ਸਕਸੈਨਾ, ਚੀਫ ਟੈਕਨੀਕਲ ਅਫਸਰ – ਕਮਰਸ਼ੀਅਲ, ਬਜਾਜ ਜਨਰਲ ਇੰਸ਼ੋਰੈਂਸ ਲਿਮਿਟੇਡ (ਜਿਸ ਨੂੰ ਪਹਿਲਾਂ ਬਜਾਜ ਅਲਾਇੰਜ਼ ਜਨਰਲ ਇੰਸ਼ੋਰੈਂਸ ਕੰਪਨੀ ਲਿਮਿਟੇਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ)

ਦੁਨੀਆ ਭਰ ਵਿੱਚ ਹਰ ਸਾਲ ਅਣਪਛਾਤੀਆਂ ਅਤੇ ਅਸਧਾਰਨ ਮੌਸਮੀ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ, ਅਤੇ ਭਾਰਤ ਵੀ ਇਸ ਤੋਂ ਅਛੂਤਾ ਨਹੀਂ ਹੈ। ਖਾਸ ਕਰਕੇ, ਸ਼ਹਿਰੀ ਹੜ੍ਹ ਹੁਣ ਦੁੱਖ ਦੀ ਗੱਲ ਹੈ ਕਿ ਦੇਸ਼ ਦੇ ਕੋਨੇ-ਕੋਨੇ ਵਿੱਚ ਇੱਕ ਆਮ ਸਮੱਸਿਆ ਬਣਦੇ ਜਾ ਰਹੇ ਹਨ। ਲਗਭਗ ਹਰ ਸਾਲ ਅਸੀਂ ਸੁਣਦੇ ਹਾਂ ਕਿ ਹੜ੍ਹਾਂ ਕਾਰਨ ਆਰਥਿਕ ਵਿਘਨ ਪੈਂਦਾ ਹੈ, ਜਾਇਦਾਦ ਦਾ ਨੁਕਸਾਨ ਹੁੰਦਾ ਹੈ ਅਤੇ ਸਭ ਤੋਂ ਦੁੱਖਦਾਈ ਗੱਲ ਇਹ ਹੈ ਕਿ ਜਾਨੀ ਨੁਕਸਾਨ ਵੀ ਹੁੰਦਾ ਹੈ। 2025 ਦੇ ਦੱਖਣ-ਪੱਛਮੀ ਮਾਨਸੂਨ ਨੇ ਭਾਰਤ ਵਿੱਚ ਮੌਸਮੀ ਘਟਨਾਵਾਂ ਦੀ ਵਧਦੀ ਤੀਬਰਤਾ ਨੂੰ ਉਜਾਗਰ ਕੀਤਾ। ਦੇਸ਼ ਦੇ ਲਗਭਗ 45% ਹਿੱਸੇ ਵਿੱਚ ਅਤਿਅਧਿਕ ਵਰਖਾ ਦਰਜ ਕੀਤੀ ਗਈ, ਜਿਸ ਕਾਰਨ ਵਿਆਪਕ ਪੱਧਰ 'ਤੇ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ।

ਮੁੰਬਈ ਤੋਂ ਚੇਨਈ, ਬੰਗਲੁਰੂ ਤੋਂ ਦਿੱਲੀ ਅਤੇ ਹੈਦਰਾਬਾਦ ਤੋਂ ਗੁਵਾਹਾਟੀ ਤੱਕ, ਅਤਿਅਧਿਕ ਵਰਖਾ ਦੀਆਂ ਘਟਨਾਵਾਂ ਸ਼ਹਿਰੀ ਬੁਨਿਆਦੀ ਢਾਂਚੇ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕਰ ਰਹੀਆਂ ਹਨ ਅਤੇ ਇਹ ਦਰਸਾ ਰਹੀਆਂ ਹਨ ਕਿ ਅਸੀਂ ਅਜਿਹੀਆਂ ਅਤਿਅਧਿਕ ਖਰਾਬ ਮੌਸਮੀ ਸਥਿਤੀਆਂ ਨਾਲ ਨਜਿੱਠਣ ਲਈ ਕਿੰਨੇ ਅਣਤਿਆਰ ਹਾਂ। ਇੱਕ ਬੀਮਾਕਰਤਾ ਹੋਣ ਦੇ ਨਾਤੇ, ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਹਰ ਸਾਲ ਹੜ੍ਹਾਂ ਤੋਂ ਬਾਅਦ ਇੰਨੇ ਸਾਰੇ ਲੋਕ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮੁਸ਼ਕਲਾਂ ਨੂੰ ਸਹੀ ਤਿਆਰੀ ਅਤੇ ਸੁਰੱਖਿਆ ਨਾਲ ਬਹੁਤ ਘੱਟ ਲਾਗਤ 'ਤੇ ਪ੍ਰਬੰਧਿਤ ਕੀਤਾ ਜਾ ਸਕਦਾ ਹੈ। ਆਓ ਕੁਝ ਸਮਾਂ ਕੱਢ ਕੇ ਉਹ ਜ਼ਰੂਰੀ ਇੰਸ਼ੋਰੈਂਸ ਕਵਰ ਸਮਝੀਏ, ਜੋ ਸਾਨੂੰ ਅਜਿਹੇ ਖ਼ਤਰਿਆਂ ਤੋਂ ਸੁਰੱਖਿਆ ਦੇਣ ਅਤੇ ਉਨ੍ਹਾਂ ਦੇ ਵਿੱਤੀ ਪ੍ਰਭਾਵ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ।

ਅਨਿਸ਼ਚਿਤਤਾਵਾਂ ਤੋਂ ਆਪਣੇ ਘਰ ਦੀ ਸੁਰੱਖਿਆ: ਘਰ ਸਿਰਫ਼ ਇੱਟਾਂ ਅਤੇ ਕੰਧਾਂ ਨਾਲ ਬਣਿਆ ਇੱਕ ਢਾਂਚਾ ਨਹੀਂ ਹੁੰਦਾ; ਇਹ ਇੱਕ ਜਜ਼ਬਾਤ ਹੁੰਦਾ ਹੈ, ਜੋ ਜੀਵਨ ਭਰ ਦੀਆਂ ਆਸਾਂ ਅਤੇ ਸੁਪਨਿਆਂ ਨੂੰ ਸਾਕਾਰ ਕਰਦਾ ਹੈ। ਅਸੀਂ ਆਪਣੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਆਪਣੀ ਕਮਾਈ ਦਾ ਇੱਕ ਵੱਡਾ ਹਿੱਸਾ ਨਿਵੇਸ਼ ਕਰਦੇ ਹਾਂ, ਪਰ ਅਕਸਰ ਇਸ ਦੀ ਸੁਰੱਖਿਆ ਦੇ ਮਹੱਤਵ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਅੱਜ, ਕੁਦਰਤੀ ਆਫ਼ਤਾਂ ਦੀ ਵਧਦੀ ਆਵਿਰਤੀ ਨੂੰ ਦੇਖਦੇ ਹੋਏ, ਹੋਮ ਇੰਸ਼ੋਰੈਂਸ ਹੁਣ ਕੋਈ ਵਿਕਲਪ ਨਹੀਂ ਰਿਹਾ; ਇਹ ਇੱਕ ਲਾਜ਼ਮੀ ਲੋੜ ਬਣ ਗਿਆ ਹੈ।

ਇੱਕੋ ਵਾਰ ਆਇਆ ਹੜ੍ਹ ਵੀ ਸਿਰਫ਼ ਘਰ ਦੇ ਢਾਂਚੇ ਨੂੰ ਹੀ ਨਹੀਂ, ਸਗੋਂ ਉਸ ਦੇ ਅੰਦਰ ਮੌਜੂਦ ਹਰ ਚੀਜ਼ ਨੂੰ ਵੀ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੇ ਸਮੇਂ ਹੋਮ ਇੰਸ਼ੋਰੈਂਸ ਬੇਹੱਦ ਕੀਮਤੀ ਸਾਬਤ ਹੁੰਦਾ ਹੈ; ਇਹ ਅਜਿਹੀਆਂ ਘਟਨਾਵਾਂ ਤੋਂ ਬਾਅਦ ਪੈਣ ਵਾਲੇ ਵਿੱਤੀ ਬੋਝ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਅਤੇ ਤੁਹਾਨੂੰ ਸਨਮਾਨ ਨਾਲ ਦੁਬਾਰਾ ਖੜ੍ਹੇ ਹੋਣ ਦਾ ਭਰੋਸਾ ਦਿੰਦਾ ਹੈ। ਸਿਰਫ਼ ਹੜ੍ਹਾਂ ਹੀ ਨਹੀਂ, ਹੋਮ ਇੰਸ਼ੋਰੈਂਸ ਭੂਚਾਲ, ਚੱਕਰਵਾਤ,

ਤੂਫ਼ਾਨ, ਅੱਗ ਅਤੇ ਇਨ੍ਹਾਂ ਕਾਰਨ ਹੋਣ ਵਾਲੇ ਨੁਕਸਾਨ ਵਰਗੀਆਂ ਕਈ ਆਫ਼ਤਾਂ ਤੋਂ ਵੀ ਤੁਹਾਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਸ਼ਹਿਰੀ ਹੜ੍ਹਾਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ, ਅਜਿਹੇ ਵਿੱਚ ਘੱਟੋ-ਘੱਟ ਆਪਣੇ ਘਰ ਦੇ ਢਾਂਚੇ ਦਾ ਇੰਸ਼ੋਰੈਂਸ ਕਰਵਾਉਣਾ ਇਹ ਯਕੀਨੀ ਬਣਾਉਂਦਾ ਹੈ ਕਿ ਤੁਸੀਂ ਬਿਨਾਂ ਵੱਡੇ ਵਿੱਤੀ ਬੋਝ ਦੇ ਆਪਣੇ ਘਰ ਨੂੰ ਮੁੜ ਤਿਆਰ ਕਰ ਸਕੋ ਅਤੇ ਹਾਲਾਤਾਂ ਤੋਂ ਉਭਰ ਸਕੋ।

ਹੜ੍ਹ ਸਿਰਫ਼ ਕੰਧਾਂ ਅਤੇ ਇਮਾਰਤ ਦੇ ਢਾਂਚੇ ਨੂੰ ਹੀ ਨੁਕਸਾਨ ਨਹੀਂ ਪਹੁੰਚਾਉਂਦੇ। ਇਹ ਚੁੱਪਚਾਪ ਸਾਡੀ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਜਿਵੇਂ ਕਿ ਫਰਨੀਚਰ, ਘਰੇਲੂ ਉਪਕਰਣ, ਇਲੈਕਟ੍ਰਾਨਿਕ ਸਮਾਨ ਅਤੇ ਨਿੱਜੀ ਸਾਮਾਨ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਉਹ ਸਾਰੀਆਂ ਚੀਜ਼ਾਂ, ਜੋ ਅਸੀਂ ਸਾਲਾਂ ਦੀ ਮਿਹਨਤ ਅਤੇ ਸੋਚ-ਵਿਚਾਰ ਨਾਲ ਇਕੱਠੀਆਂ ਕੀਤੀਆਂ ਹੁੰਦੀਆਂ ਹਨ। ਇਸੇ ਲਈ ਆਪਣੇ ਘਰ ਦੇ ਢਾਂਚੇ ਦਾ ਇੰਸ਼ੋਰੈਂਸ ਕਰਵਾਉਣ ਦੇ ਨਾਲ-ਨਾਲ, ਉਸ ਵਿੱਚ ਮੌਜੂਦ ਸਮਾਨ ਦਾ ਇੰਸ਼ੋਰੈਂਸ ਕਰਵਾਉਣਾ ਵੀ ਉਨ੍ਹਾਂ ਹੀ ਮਹੱਤਵਪੂਰਨ ਹੈ। ਜੇਕਰ ਤੁਸੀਂ ਕਿਰਾਏ ਦੇ ਘਰ ਵਿੱਚ ਰਹਿੰਦੇ ਹੋ, ਤਾਂ ਵੀ ਸਿਰਫ਼ ਘਰੇਲੂ ਸਮਾਨ ਲਈ ਇੰਸ਼ੋਰੈਂਸ ਪਾਲਿਸੀ ਲੈਣਾ ਬਹੁਤ ਹੀ ਉਚਿਤ ਹੈ, ਕਿਉਂਕਿ ਇਹ ਤੁਹਾਡੀਆਂ ਨਿੱਜੀ ਚੀਜ਼ਾਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ।

ਹੜ੍ਹਾਂ ਦੌਰਾਨ ਆਪਣੇ ਵਾਹਨ ਨੂੰ ਸੁਰੱਖਿਅਤ ਰੱਖੋ:

ਪਾਣੀ ਭਰਨ ਅਤੇ ਹੜ੍ਹਾਂ ਕਾਰਨ ਤੁਹਾਡੇ ਵਾਹਨ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ, ਇਸ ਲਈ ਅਜਿਹੀਆਂ ਸਥਿਤੀਆਂ ਲਈ ਆਪਣੇ ਵਾਹਨ ਨੂੰ ਪਹਿਲਾਂ ਤੋਂ ਤਿਆਰ ਰੱਖਣਾ ਬਹੁਤ ਜ਼ਰੂਰੀ ਹੈ। ਹਾਲਾਂਕਿ ਇੱਕ ਕੰਪ੍ਰਿਹੈਂਸਿਵ ਮੋਟਰ ਇੰਸ਼ੋਰੈਂਸ ਪਾਲਿਸੀ ਥਰਡ ਪਾਰਟੀ ਲਾਇਬਿਲਿਟੀਜ਼ ਤੋਂ ਸੁਰੱਖਿਆ ਦੇਣ ਦੇ ਨਾਲ-ਨਾਲ ਤੁਹਾਡੇ ਵਾਹਨ ਨੂੰ ਹੋਏ ਨੁਕਸਾਨ ਲਈ ਵੀ ਕਵਰੇਜ ਪ੍ਰਦਾਨ ਕਰਦੀ ਹੈ, ਪਰ ਅਣਕਿਆਸੀਆਂ ਸਥਿਤੀਆਂ ਲਈ ਹੋਰ ਵਧੀਆ ਤਿਆਰੀ ਵਾਸਤੇ ਆਪਣੀ ਪਾਲਿਸੀ ਵਿੱਚ ਕੁਝ ਐਡ-ਆਨ ਸ਼ਾਮਲ ਕਰਵਾਉਣਾ ਸਮਝਦਾਰੀ ਹੈ।

ਇੰਜਨ ਤੁਹਾਡੇ ਵਾਹਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦਾ ਹੈ, ਅਤੇ ਇਸ ਨੂੰ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ। ਮਾਨਸੂਨ ਦੌਰਾਨ ਪਾਣੀ ਨਾਲ ਭਰੀਆਂ ਸੜਕਾਂ ਅਤੇ ਪਾਰਕਿੰਗ ਥਾਵਾਂ ਕਾਰਨ ਤੁਹਾਡੇ ਵਾਹਨ ਦੇ ਇੰਜਨ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਇੰਜਨ ਵਿੱਚ ਥੋੜ੍ਹੀ ਜਿਹੀ ਮਾਤਰਾ ਵਿੱਚ ਵੀ ਪਾਣੀ ਦਾਖ਼ਲ ਹੋਣ ਨਾਲ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਜਿਨ੍ਹਾਂ ਵਿੱਚ ਹਾਈਡ੍ਰੋਸਟੈਟਿਕ ਲਾਕ ਵੀ ਸ਼ਾਮਲ ਹੈ।

ਇਸੇ ਕਰਕੇ ਬਰਸਾਤ ਦੇ ਮੌਸਮ ਦੌਰਾਨ ਇੰਜਨ ਦੀ ਸੁਰੱਖਿਆ ਬਹੁਤ ਹੀ ਜ਼ਰੂਰੀ ਹੈ। ਇੰਜਨ ਪ੍ਰੋਟੈਕਸ਼ਨ ਐਡ-ਆਨ ਤੁਹਾਡੇ ਵਾਹਨ ਦੇ ਇੰਜਨ ਨੂੰ ਪਾਣੀ ਦਾਖ਼ਲ ਹੋਣ, ਤੇਲ ਲੀਕ ਹੋਣ ਜਾਂ ਹਾਈਡ੍ਰੋਸਟੈਟਿਕ ਲਾਕ ਵਰਗੇ ਨੁਕਸਾਨਾਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ, ਜੋ ਹੜ੍ਹਾਂ ਦੌਰਾਨ ਆਮ ਤੌਰ 'ਤੇ ਹੋਣ ਵਾਲੇ ਖ਼ਤਰੇ ਹਨ। ਇਸ ਤੋਂ ਇਲਾਵਾ, ਹਮੇਸ਼ਾ ਇਹ ਧਿਆਨ ਰੱਖੋ ਕਿ ਜੇਕਰ ਤੁਹਾਡਾ ਵਾਹਨ ਪਾਣੀ ਵਿੱਚ ਡੁੱਬ ਜਾਵੇ, ਤਾਂ ਮਾਹਰ ਦੀ ਸਲਾਹ ਜਾਂ ਨਿਗਰਾਨੀ ਤੋਂ ਬਿਨਾਂ ਉਸ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਨਾ ਕਰੋ, ਤਾਂ ਜੋ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ। ਇੱਕ ਹੋਰ ਬਹੁਤ ਮਹੱਤਵਪੂਰਨ ਕਵਰੇਜ ਰੋਡਸਾਈਡ ਅਸਿਸਟੈਂਸ ਹੈ।

ਤੇਜ਼ ਮੀਂਹ ਦੇ ਵਿਚਕਾਰ ਸੜਕ 'ਤੇ ਫਸ ਜਾਣਾ ਬਹੁਤ ਤਣਾਅਪੂਰਨ ਹੋ ਸਕਦਾ ਹੈ। ਰੋਡਸਾਈਡ ਅਸਿਸਟੈਂਸ ਕਵਰ ਇਹ ਯਕੀਨੀ ਬਣਾਉਂਦਾ ਹੈ ਕਿ ਲੋੜ ਪੈਣ 'ਤੇ ਤੁਹਾਨੂੰ ਤੁਰੰਤ ਸਹਾਇਤਾ ਮਿਲੇ, ਭਾਵੇਂ ਉਹ ਵਾਹਨ ਨੂੰ ਟੋਅ ਕਰਵਾਉਣਾ ਹੋਵੇ, ਐਮਰਜੈਂਸੀ ਮੁਰੰਮਤ, ਟਾਇਰ ਬਦਲਣਾ ਜਾਂ ਵਿਕਲਪਕ ਯਾਤਰਾ ਦੀ ਵਿਵਸਥਾ ਕਰਨੀ ਹੋਵੇ। ਇਹ ਸਧਾਰਨ ਐਡ-ਆਨ ਐਮਰਜੈਂਸੀ ਸਥਿਤੀਆਂ ਦੌਰਾਨ ਬਹੁਤ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਸਕਦੇ ਹਨ।

ਪਰਸਨਲ ਐਕਸੀਡੈਂਟ (ਪੀਏ) ਕਵਰ ਨਾਲ ਸੁਰੱਖਿਅਤ ਰਹੋ: ਹੜ੍ਹਾਂ ਦੌਰਾਨ ਘੱਟ ਦਿੱਖ, ਖਰਾਬ ਹੋਏ ਰਸਤੇ ਅਤੇ ਪਾਣੀ ਨਾਲ ਭਰੀਆਂ ਸੜਕਾਂ ਕਾਰਨ ਫਿਸਲਣ, ਡਿੱਗਣ ਅਤੇ ਸੜਕ ਹਾਦਸਿਆਂ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਇੱਥੋਂ ਤੱਕ ਕਿ ਜਾਣ-ਪਛਾਣ ਵਾਲੀਆਂ ਸੜਕਾਂ 'ਤੇ ਰੋਜ਼ਾਨਾ ਦਾ ਸਫ਼ਰ ਵੀ ਵਧੇਰੇ ਜੋਖਮ ਭਰਿਆ ਹੋ ਜਾਂਦਾ ਹੈ। ਅਜਿਹੇ ਸਮੇਂ ਪਰਸਨਲ ਐਕਸੀਡੈਂਟ ਕਵਰ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।

ਇਹ ਪਾਲਿਸੀ ਦੁਰਘਟਨਾ ਕਾਰਨ ਲੱਗੀਆਂ ਸੱਟਾਂ, ਦੁਰਘਟਨਾਜਨਿਤ ਮੌਤ, ਅੰਸ਼ਕ ਜਾਂ ਪੂਰੀ ਅਪੰਗਤਾ ਅਤੇ ਅਸਥਾਈ ਜਾਂ ਸਥਾਈ ਅਪੰਗਤਾ ਲਈ ਕਵਰੇਜ ਪ੍ਰਦਾਨ ਕਰਦੀ ਹੈ। ਇਸ ਪਾਲਿਸੀ ਵਿੱਚ ਹਸਪਤਾਲ ਵਿੱਚ ਦਾਖ਼ਲ ਰਹਿਣ ਦੌਰਾਨ ਰੋਜ਼ਾਨਾ ਨਕਦ ਭੱਤਾ, ਡਾਕਟਰੀ ਖਰਚਿਆਂ ਲਈ ਕਵਰੇਜ ਅਤੇ ਦੁਰਘਟਨਾਜਨਿਤ ਮੌਤ ਜਾਂ ਸਥਾਈ ਪੂਰੀ ਅਪੰਗਤਾ ਦੀ ਸਥਿਤੀ ਵਿੱਚ ਬੱਚਿਆਂ ਦੀ ਸਿੱਖਿਆ ਲਈ ਵਿੱਤੀ ਸਹਾਇਤਾ ਵਰਗੇ ਅਤਿਰਿਕਤ ਲਾਭ ਵੀ ਸ਼ਾਮਲ ਹੁੰਦੇ ਹਨ। ਪੀਏ ਕਵਰ ਸਭ ਤੋਂ ਕਿਫ਼ਾਇਤੀ ਇੰਸ਼ੋਰੈਂਸ ਕਵਰਾਂ ਵਿੱਚੋਂ ਇੱਕ ਹੈ, ਜੋ ਤੁਹਾਨੂੰ 24/7 ਸੁਰੱਖਿਆ ਪ੍ਰਦਾਨ ਕਰਦਾ ਹੈ।

ਵਧੀਆ ਵਿੱਤੀ ਯੋਜਨਾਬੰਦੀ ਸਿਰਫ਼ ਬਚਤ ਜਾਂ ਨਿਵੇਸ਼ ਤੱਕ ਹੀ ਸੀਮਿਤ ਨਹੀਂ ਹੁੰਦੀ; ਇਹ ਸੰਭਾਵਿਤ ਖ਼ਤਰਿਆਂ ਲਈ ਪਹਿਲਾਂ ਤੋਂ ਤਿਆਰ ਰਹਿਣ ਬਾਰੇ ਵੀ ਹੁੰਦੀ ਹੈ। ਸ਼ਹਿਰੀ ਹੜ੍ਹ ਇੱਕ ਅਜਿਹੀ ਹਕੀਕਤ ਹੈ ਜਿਸ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਪਰ ਇਸ ਦੇ ਵਿੱਤੀ ਪ੍ਰਭਾਵ ਨੂੰ ਜ਼ਰੂਰ ਸੰਭਾਲਿਆ ਜਾ ਸਕਦਾ ਹੈ। ਸਹੀ ਇੰਸ਼ੋਰੈਂਸ ਕਵਰੇਜ ਨਾਲ ਤੁਸੀਂ ਸਾਲਾਂ ਦੀ ਮਿਹਨਤ ਨਾਲ ਬਣਾਈ ਆਪਣੀ ਸੰਪਤੀ ਦੀ ਸੁਰੱਖਿਆ ਕਰ

ਸਕਦੇ ਹੋ ਅਤੇ ਇਹ ਯਕੀਨੀ ਬਣਾ ਸਕਦੇ ਹੋ ਕਿ ਕੋਈ ਅਚਾਨਕ ਆਈ ਮੁਸੀਬਤ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਅਤੇ ਮਨ ਦੀ ਸ਼ਾਂਤੀ ਨੂੰ ਪ੍ਰਭਾਵਿਤ ਨਾ ਕਰੇ.